

Dhanaasree mehlā 4.

Dhanaasaree, Fourth Mehl:

ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥

ichhaa poorak sarab sukh-daata har jaa kai vas  
hai kaamDhaynaa.

The Lord is the Fulfiller of desires, the Giver of  
total peace; the Kaamadhaynaa, the wish-  
fulfilling cow, is in His power.

ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ  
ਮੇਰੇ ਮਨਾ ॥੧॥

so aisaa har Dhi-aa-ee-ai mayray jee-arhay taa  
sarab sukh paavahi mayray manaa. ||1||

So meditate on such a Lord, O my soul. Then,  
you shall obtain total peace, O my mind. ||1||

ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥

jap man sat naam sadaa sat naam.

Chant, O my mind, the True Name, Sat Naam,  
the True Name.

ਹਲਤਿ ਪਲਤਿ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ

halat palat mukh oojal ho-ee hai nit Dhi-aa-ee-ai  
har purakh niranjanaa. rahaa-o.

In this world, and in the world beyond, your face  
shall be radiant, by meditating continually on the  
immaculate Lord God. ||Pause||

ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ  
ਹਰਿ ਜਪਨਾ ॥

jah har simran bha-i-aa tah upaaDh gat keenee  
vadbhaagee har japnaa.

Wherever anyone remembers the Lord in  
meditation, disaster runs away from that place.  
By great good fortune, we meditate on the Lord.

ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ

॥੨॥੬॥੧੨॥

jan naanak ka-o gur ih mat deenee jap har  
bhavjal tarnaa. ||2||6||12||

The Guru has blessed servant Nanak with this  
understanding, that by meditating on the Lord,  
we cross over the terrifying world-ocean.

||2||6||12||